

 Print Page

Sri Guru Granth Sahib

Displaying 681 of

ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ ॥

Dhhann S Thhaan Dhhann Oue Bhavanaa Jaa Mehi Santh Basaarae ||

Blessed is that place, and blessed is that house, in which the Saints dwell.

ਧਨਾਸਰੀ (ਮਃ ੫) (੪੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧

Raag Dhanaasree Guru Arjan Dev

ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥੨॥੯॥੪੦॥

Jan Naanak Kee Saradhaa Poorahu Thaakur Bhagath Thaerae Namasakaarae ||2||9||40||

Fulfill this desire of servant Nanak, O Lord Master, that he may bow in reverence to Your devotees.

||2||9||40||

ਧਨਾਸਰੀ (ਮਃ ੫) (੪੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧

Raag Dhanaasree Guru Arjan Dev

ਧਨਾਸਰੀ ਮਹਲਾ ੫ ॥

Dhhanaasaree Mehalaa 5 ||

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੮੧

ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥

Shhaddaae Leeou Mehaa Balee Thae Apanae Charan Paraath ||

He has saved me from the awful power of Maya, by attaching me to His feet.

ਧਨਾਸਰੀ (ਮਃ ੫) (੪੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੨

Raag Dhanaasree Guru Arjan Dev

ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੁ ਜਾਤਿ ॥੧॥

Eaek Naam Dheeou Man Manthaa Binas N Kathehoo Jaath ||1||

He gave my mind the Mantra of the Naam, the Name of the One Lord, which shall never perish or leave me.

||1||

ਧਨਾਸਰੀ (ਮਃ ੫) (੪੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੩

Raag Dhanaasree Guru Arjan Dev

ਸਤਿਗੁਰਿ ਪੂਰੈ ਕੀਨੀ ਦਾਤਿ ॥

Sathigur Poorai Keenee Dhaath ||

The Perfect True Guru has given this gift.

ਧਨਾਸਰੀ (ਮਃ ੫) (੪੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੩

Raag Dhanaasree Guru Arjan Dev

ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥

Har Har Naam Dheeu Keerathan Ko Bhee Hamaaree Gaath || Rehaao ||

He has blessed me with the Kirtan of the Praises of the Name of the Lord, Har, Har, and I am emancipated.

||Pause||

ਧਨਾਸਰੀ (ਮਃ ੫) (੪੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੩

Raag Dhanaasree Guru Arjan Dev

ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ ॥

Angeekaar Keeou Prabh Apunai Bhagathan Kee Raakhee Paath ||

My God has made me His own, and saved the honor of His devotee.

ਧਨਾਸਰੀ (ਮਃ ੫) (੪੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੪

Raag Dhanaasree Guru Arjan Dev

ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥

Naanak Charan Gehae Prabh Apanae Sukh Paaeiou Dhin Raath ||2||10||41||

Nanak has grasped the feet of his God, and has found peace, day and night. ||2||10||41||

ਧਨਾਸਰੀ (ਮਃ ੫) (੪੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੫

Raag Dhanaasree Guru Arjan Dev

ਧਨਾਸਰੀ ਮਹਲਾ ੫ ॥

Dhahanaasaree Mehalaa 5 ||

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੮੧

ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ ॥

Par Haranaa Lobh Jhooth Nindh Eiv Hee Karath Gudhaaree ||

Stealing the property of others, acting in greed, lying and slandering - in these ways, he passes his life.

ਧਨਾਸਰੀ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੬

Raag Dhanaasree Guru Arjan Dev

ਮ੍ਰਿਗ ਤ੍ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥੧॥

Mrig Thrisanaa Aas Mithhiaa Meethee Eih Ttaek Manehi Saadhhaaree ||1||

He places his hopes in false mirages, believing them to be sweet; this is the support he installs in his mind.
||1||

ਧਨਾਸਰੀ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੬
Raag Dhanaasree Guru Arjan Dev

ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ ॥

Saakath Kee Aavaradhaa Jaae Brithhaaree ||

The faithless cynic passes his life uselessly.

ਧਨਾਸਰੀ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੭
Raag Dhanaasree Guru Arjan Dev

ਜੈਸੇ ਕਾਗਦ ਕੇ ਭਾਰ ਮੂਸਾ ਟੁਕਿ ਗਵਾਵਤ ਕਾਮਿ ਨਹੀ ਗਵਾਰੀ ॥ ਰਹਾਉ ॥

Jaisae Kaagadh Kae Bhaar Moosaa Ttook Gavaavath Kaam Nehee Gaavaaree || Rehaao ||

He is like the mouse, gnawing away at the pile of paper, making it useless to the poor wretch. ||Pause||

ਧਨਾਸਰੀ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੭
Raag Dhanaasree Guru Arjan Dev

ਕਰਿ ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ॥

Kar Kirapaa Paarabreham Suaamee Eih Bandhhan Shhuttakaaree ||

Have mercy on me, O Supreme Lord God, and release me from these bonds.

ਧਨਾਸਰੀ (ਮਃ ੫) (੪੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੮
Raag Dhanaasree Guru Arjan Dev

ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥੨॥੧੧॥੪੨॥

Booddath Andhh Naanak Prabh Kaadtath Saadhh Janaa Sangaaree ||2||11||42||

The blind are sinking, O Nanak; God saves them, uniting them with the Saadh Sangat, the Company of the Holy. ||2||11||42||

ਧਨਾਸਰੀ (ਮਃ ੫) (੪੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੮
Raag Dhanaasree Guru Arjan Dev

ਧਨਾਸਰੀ ਮਹਲਾ ੫ ॥

Dhhanasaree Mehalaa 5 ||

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੮੧

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥

Simar Simar Suaamee Prabh Apanaa Seethal Than Man Shhaathee ||

Remembering, remembering God, the Lord Master in meditation, my body, mind and heart are cooled and soothed.

ਧਨਾਸਰੀ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੯

Raag Dhanaasree Guru Arjan Dev

ਰੂਪ ਰੰਗ ਸੂਖ ਧਨੁ ਜੀਅ ਕਾ ਪਾਰਬ੍ਰਹਮ ਮੋਰੈ ਜਾਤੀ ॥੧॥

Roop Rang Sookh Dhhan Jeea Kaa Paarabreham Morai Jaathee ||1||

The Supreme Lord God is my beauty, pleasure, peace, wealth, soul and social status. ||1||

ਧਨਾਸਰੀ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੦

Raag Dhanaasree Guru Arjan Dev

ਰਸਨਾ ਰਾਮ ਰਸਾਇਨਿ ਮਾਤੀ ॥

Rasanaa Raam Rasaaein Maathee ||

My tongue is intoxicated with the Lord, the source of nectar.

ਧਨਾਸਰੀ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੧

Raag Dhanaasree Guru Arjan Dev

ਰੰਗ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥ ਰਹਾਉ ॥

Rang Rangee Raam Apanae Kai Charan Kamal Nidhh Thhaathee || Rehaao ||

I am in love, in love with the Lord's lotus feet, the treasure of riches. ||Pause||

ਧਨਾਸਰੀ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੧

Raag Dhanaasree Guru Arjan Dev

ਜਿਸ ਕਾ ਸਾ ਤਿਨ ਹੀ ਰਖਿ ਲੀਆ ਪੂਰਨ ਪ੍ਰਭ ਕੀ ਭਾਤੀ ॥

Jis Kaa Saa Thin Hee Rakh Leeaa Pooran Prabh Kee Bhaathee ||

I am His - He has saved me; this is God's perfect way.

ਧਨਾਸਰੀ (ਮਃ ੫) (੪੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੧

Raag Dhanaasree Guru Arjan Dev

ਮੇਲਿ ਲੀਓ ਆਪੇ ਸੁਖਦਾਤੈ ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥

Mael Leeou Aapae Sukhadhaathai Naanak Har Raakhee Paathee ||2||12||43||

The Giver of peace has blended Nanak with Himself; the Lord has preserved his honor. ||2||12||43||

ਧਨਾਸਰੀ (ਮਃ ੫) (੪੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੨

Raag Dhanaasree Guru Arjan Dev

ਧਨਾਸਰੀ ਮਹਲਾ ੫ ॥

Dhanaasaree Mehalaa 5 ||

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੮੧

ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ ॥

Dhooth Dhusaman Sabh Thujh Thae Nivarehi Pragatt Prathaap Thumaaraa ||

All demons and enemies are eradicated by You, Lord; Your glory is manifest and radiant.

ਧਨਾਸਰੀ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੩

Raag Dhanaasree Guru Arjan Dev

ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥੧॥

Jo Jo Thaerae Bhagath Dhukhaaeae Ouhu Thathakaal Thum Maaraa ||1||

Whoever harms Your devotees, You destroy in an instant. ||1||

ਧਨਾਸਰੀ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੪

Raag Dhanaasree Guru Arjan Dev

ਨਿਰਖਉ ਤੁਮਰੀ ਓਰਿ ਹਰਿ ਨੀਤ ॥

Nirakho Thumaree Our Har Neeth ||

I look to You continually, Lord.

ਧਨਾਸਰੀ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੪

Raag Dhanaasree Guru Arjan Dev

ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉਧਰਹੁ ਮੀਤ ॥ ਰਹਾਉ ॥

Muraar Sehaae Hohu Dhaas Ko Kar Gehi Oudhharahu Meeth || Rehaao ||

O Lord, Destroyer of ego, please, be the helper and companion of Your slaves; take my hand, and save me, O my Friend! ||Pause||

ਧਨਾਸਰੀ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੪

Raag Dhanaasree Guru Arjan Dev

ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥

Sunee Baenathee Thaakur Maerai Khasamaanaa Kar Aap ||

My Lord and Master has heard my prayer, and given me His protection.

ਧਨਾਸਰੀ (ਮਃ ੫) (੪੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੫

Raag Dhanaasree Guru Arjan Dev

ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ ॥੨॥੧੩॥੪੪॥

Naanak Anadh Bheae Dhukh Bhaagae Sadhaa Sadhaa Har Jaap ||2||13||44||

Nanak is in ecstasy, and his pains are gone; he meditates on the Lord, forever and ever. ||2||13||44||

ਧਨਾਸਰੀ (ਮਃ ੫) (੪੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੬

Raag Dhanaasree Guru Arjan Dev

ਧਨਾਸਰੀ ਮਹਲਾ ੫ ॥

Dhhanasaree Mehalaa 5 ॥

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੮੧

ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਉਪਰਿ ਕਰੁ ਧਾਰਿਓ ॥

Chathur Dhisaa Keeno Bal Apanaa Sir Oopar Kar Dhhaariou ॥

He has extended His power in all four directions, and placed His hand upon my head.

ਧਨਾਸਰੀ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੬

Raag Dhanaasree Guru Arjan Dev

ਕ੍ਰਿਪਾ ਕਟਾਖੁ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥

Kirapaa Kattaakhy Avalokan Keeno Dhaas Kaa Dhookh Bidhaariou ॥1॥

Gazing upon me with his Eye of Mercy, He has dispelled the pains of His slave. ॥1॥

ਧਨਾਸਰੀ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੭

Raag Dhanaasree Guru Arjan Dev

ਹਰਿ ਜਨ ਰਾਖੇ ਗੁਰ ਗੋਵਿੰਦ ॥

Har Jan Raakhae Gur Govindh ॥

The Guru, the Lord of the Universe, has saved the Lord's humble servant.

ਧਨਾਸਰੀ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੮

Raag Dhanaasree Guru Arjan Dev

ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥

Kanth Laae Avagun Sabh Maettae Dhaeiaal Purakh Bakhasandh ॥ Rehaao ॥

Hugging me close in His embrace, the merciful, forgiving Lord has erased all my sins. ॥Pause॥

ਧਨਾਸਰੀ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੮

Raag Dhanaasree Guru Arjan Dev

ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥

Jo Maagehi Thaakur Apunae Thae Soee Soee Dhaevai ॥

Whatever I ask for from my Lord and Master, he gives that to me.

ਧਨਾਸਰੀ (ਮਃ ੫) (੪੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੮

Raag Dhanaasree Guru Arjan Dev

ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਉਹਾ ਸਚੁ ਹੋਵੈ ॥੨॥੧੪॥੪੫॥

Naanak Dhaas Mukh Thae Jo Bolai Eehaa Oohaa Sach Hovai ||2||14||45||

Whatever the Lord's slave Nanak utters with his mouth, proves to be true, here and hereafter. ||2||14||45||

ਧਨਾਸਰੀ (ਮਃ ੫) (੪੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੮੧ ਪੰ. ੧੯

Raag Dhanaasree Guru Arjan Dev